

U.S. Health Resources & Services
Administration ਨੂੰ ਅਰਜ਼ੀ



Maternal & Child Health Block Grant

ਕਾਰਜਕਾਰੀ ਸੰਖੇਪ ਰਿਪੋਰਟ

2023 ਦੀ ਅਰਜ਼ੀ ਅਤੇ 2021 ਦੀ ਰਿਪੋਰਟ

ਜੁਲਾਈ 2022

Washington State Department of
Health

1 | ਪੰਨਾ

ਇਸ ਦਸਤਾਵੇਜ਼ ਨੂੰ ਕਿਸੇ ਹੋਰ ਫਾਰਮੈਟ ਵਿੱਚ ਪ੍ਰਾਪਤ ਕਰਨ ਦੀ ਬੇਨਤੀ ਕਰਨ ਲਈ, 1-800-525-0127 'ਤੇ ਕਾਲ ਕਰੋ। ਜਿਹੜੇ ਗਾਹਕ ਬੋਲੇ ਹਨ ਜਾਂ ਜਿਹਨਾਂ ਨੂੰ ਘੱਟ ਸੁਣਾਈ ਦਿੰਦਾ, ਉਹ ਕਿਰਪਾ ਕਰਕੇ 711 (Washington Relay) 'ਤੇ ਕਾਲ ਜਾਂ civil.rights@doh.wa.gov 'ਤੇ ਈਮੇਲ ਕਰਨ।

ਪ੍ਰਕਾਸ਼ਨ ਨੰਬਰ

DOH 141-062 July 2022 – Punjabi

ਹੋਰ ਜਾਣਕਾਰੀ ਜਾਂ ਇਸ ਰਿਪੋਰਟ ਦੀਆਂ ਵਾਧੂ ਕਾਪੀਆਂ ਲਈ:

Division of Prevention and Community Health (ਰੋਕਥਾਮ ਅਤੇ ਭਾਈਚਾਰਕ ਸਿਹਤ ਡੀਵੀਜ਼ਨ)

Office of Family and Community Health Improvement (ਪਰਿਵਾਰ ਅਤੇ ਭਾਈਚਾਰਕ ਸਿਹਤ ਸੁਧਾਰ ਦਫ਼ਤਰ)

PO Box 47855

Olympia, Washington 98004-7855

360-236-4501

800-525-0127 (ਫੋਨ)

MCHBPublicComment@doh.wa.gov

Umair Shah, MD, MPH

ਸਿਹਤ ਸਕੱਤਰ

ਕਾਰਜਕਾਰੀ ਸੰਖੇਪ ਰਿਪੋਰਟ

ਪ੍ਰੋਗਰਾਮ ਦੀ ਸੰਖੇਪ ਰਿਪੋਰਟ

Department of Health (ਸਿਹਤ ਵਿਭਾਗ) ਵਾਸ਼ਿੰਗਟਨ ਰਾਜ ਵਿੱਚ ਸਾਰੇ ਲੋਕਾਂ ਦੀ ਸਿਹਤ ਦੀ ਰੱਖਿਆ ਅਤੇ ਸੁਧਾਰ ਕਰਨ ਲਈ ਦੂਜਿਆਂ ਨਾਲ ਮਿਲਕੇ ਕੰਮ ਕਰਦਾ ਹੈ। ਇਹ ਸਾਡੇ ਮਿਸ਼ਨ ਦੀ ਸਟੇਟਮੈਂਟ ਹੈ। ਸਾਡਾ ਦ੍ਰਿਸ਼ਟੀਕੋਣ ਸਾਰਿਆਂ ਨੂੰ ਇਕ-ਸਮਾਨ ਅਤੇ ਸਰਵੋਤਮ ਸਿਹਤ ਪ੍ਰਦਾਨ ਕਰਨਾ ਹੈ। ਸਾਡੀਆਂ ਸੇਵਾਵਾਂ ਅਤੇ ਪ੍ਰੋਗਰਾਮ, ਬਿਮਾਰੀਆਂ ਅਤੇ ਸੱਟਾਂ ਨੂੰ ਰੋਕਣ ਵਿੱਚ ਭੂਮਿਕਾ ਨਿਭਾਉਂਦੇ ਹਨ, ਰਿਹਾਈਸ਼ ਅਤੇ ਕੰਮ ਲਈ ਸਿਹਤਮੰਦ ਥਾਵਾਂ ਨੂੰ ਵਧਾਵਾ ਦਿੰਦੇ ਹਨ, ਲੋਕਾਂ ਨੂੰ ਸਿਹਤਮੰਦ ਚੋਣ ਕਰਨ ਵਿੱਚ ਮਦਦ ਕਰਨ ਲਈ ਜਾਣਕਾਰੀ ਪ੍ਰਦਾਨ ਕਰਦੇ ਹਨ, ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਸਾਡਾ ਰਾਜ ਐਮਰਜੈਂਸੀ ਲਈ ਤਿਆਰ ਹੈ। ਇਹ ਕੰਮ ਕਰਨ ਲਈ ਅਸੀਂ ਰੋਜ਼ਾਨਾ ਕਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੇ ਹਾਂ। ਅਸੀਂ ਆਪਣੇ ਸਾਰੇ ਯਤਨਾਂ ਰਾਹੀਂ ਭਾਈਚਾਰਕ ਲੀਡਰਸ਼ਿਪ ਅਤੇ ਉਹਨਾਂ ਦੀ ਆਵਾਜ਼ ਨੂੰ ਕੇਂਦਰ ਵਿੱਚ ਲਿਆਉਣ ਲਈ ਵੀ ਕੰਮ ਕਰ ਰਹੇ ਹਾਂ।

ਰਾਜ ਦਾ ਟਾਈਟਲ V Maternal and Child Health (MCH, ਜੱਚਾ ਅਤੇ ਬੱਚਾ ਸਿਹਤ) ਪ੍ਰੋਗਰਾਮ, Department of Health (DOH) ਦੇ Prevention and Community Health (ਰੋਕਥਾਮ ਅਤੇ ਭਾਈਚਾਰਕ ਸਿਹਤ) ਡੀਵੀਜ਼ਨ ਵਿੱਚ Office of Family and Community Health Improvement (ਪਰਿਵਾਰ ਅਤੇ ਭਾਈਚਾਰਕ ਸਿਹਤ ਸੁਧਾਰ ਦਫ਼ਤਰ) ਦਾ ਹਿੱਸਾ ਹੈ।

ਟਾਈਟਲ V Maternal and Child Health Block Grant (MCHBG, ਜੱਚਾ ਅਤੇ ਬੱਚਾ ਸਿਹਤ ਬਲਾਕ ਗ੍ਰਾਂਟ) ਰਾਜ ਨੂੰ ਲੋੜੀਂਦੀ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਉਹਨਾਂ ਪ੍ਰੋਗਰਾਮਾਂ ਦੀ ਮਦਦ ਕਰਦਾ ਹੈ ਜੋ ਮਾਪਿਆਂ, ਨਵਜਾਤਾਂ, ਬੱਚਿਆਂ ਅਤੇ ਯੁਵਕਾਂ ਦੀ ਤੰਦਰੁਸਤੀ ਵਿੱਚ ਸੁਧਾਰ ਕਰਦੇ ਹਨ, ਜਿਸ ਵਿੱਚ Children and Youth with Special Health Care Needs (CYSHCN, ਵਿਸ਼ੇਸ਼ ਸਿਹਤ ਦੇਖਭਾਲ ਲੋੜਾਂ ਵਾਲੇ ਬੱਚੇ ਅਤੇ ਨੌਜਵਾਨ) ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਹਨ। MCHBG, ਰਾਜ ਅਤੇ ਸਥਾਨਕ ਜਨਤਕ ਸਿਹਤ ਦੀਆਂ ਯੋਗਤਾਵਾਂ ਵਿੱਚ ਬੁਨਿਆਦੀ ਜਨਤਕ ਸਿਹਤ ਸੇਵਾਵਾਂ ਦੀ ਸਹੂਲਤ ਨੂੰ ਵੀ ਸ਼ਾਮਲ ਕਰਦਾ ਹੈ, ਜੋ ਕਿ ਹਰ ਭਾਈਚਾਰੇ ਲਈ ਸਿਹਤ ਪ੍ਰਣਾਲੀ ਨੂੰ ਕਿਸੇ ਵੀ ਥਾਂ 'ਤੇ ਚਲਾਉਣ ਲਈ ਜ਼ਰੂਰੀ ਸਮਰੱਥਾਵਾਂ ਅਤੇ ਪ੍ਰੋਗਰਾਮ ਹਨ। ਇਹ ਗ੍ਰਾਂਟ ਪ੍ਰੋਗਰਾਮ ਮੁੱਖ ਤੌਰ 'ਤੇ ਘੱਟ ਆਮਦਨ ਵਾਲੇ ਜਾਂ ਸਿਹਤ ਸੇਵਾਵਾਂ ਤੱਕ ਸੀਮਤ ਪਹੁੰਚ ਪ੍ਰਾਪਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ, ਇਹ ਸਿਹਤ ਸਮਾਨਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਰਾਜ ਦੇ ਕੰਮ ਦਾ ਸਮਰਥਨ ਕਰਦਾ ਹੈ।

ਸਾਡਾ ਟਾਈਟਲ V ਕਾਰਜ, ਸਮਾਨਤਾ ਦੇ ਮੁੱਦਿਆਂ ਵੱਲ ਧਿਆਨ ਦਿੰਦਾ ਹੈ, ਸੇਵਾ ਤੋਂ ਵਿਹੁਣੇ ਤਬਕਿਆਂ ਅਤੇ ਤੰਗੀ ਤੋਂ ਗੁਜ਼ਰ ਰਹੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਇਸ ਨਾਲ ਅਸੀਂ ਭਾਈਚਾਰੇ ਦੁਆਰਾ ਸੰਚਾਲਿਤ ਹੱਲਾਂ ਦਾ ਸਮਰਥਨ ਕਰਕੇ ਅਤੇ ਅਸਮਾਨਤਾਵਾਂ ਨਾਲ ਜੁੜੇ ਸਿਸਟਮ ਸੁਧਾਰਾਂ ਨੂੰ ਲੋੜ ਅਨੁਸਾਰ ਵਿਵਸਥਿਤ ਕਰਕੇ, ਸਿਹਤ ਸਮਾਨਤਾ ਨੂੰ ਵਧਾਉਣ ਲਈ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਹੋਏ ਹਾਂ। ਅਸੀਂ ਕਾਲੇ ਜਾਂ ਅਫਰੀਕੀ ਅਮਰੀਕੀ ਅਤੇ ਅਮਰੀਕੀ ਭਾਰਤੀ/ਅਲਾਸਕਾ ਮੂਲ ਦੇ ਲੋਕਾਂ ਲਈ ਜਨਮ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਅਜਿਹੀਆਂ ਗਲਤੀਆਂ ਦੀ ਵੀ ਪਛਾਣ ਕਰ ਰਹੇ ਹਾਂ ਜਿੱਥੇ ਸੇਵਾਵਾਂ ਵੱਧ ਉਪਲਬਧ ਹਨ, ਪਰ ਉਹਨਾਂ ਦੀ ਮੰਗ ਘੱਟ ਹੈ, ਜਿਵੇਂ ਕਿ ਪੇਂਡੂ ਖੇਤਰਾਂ ਵਿੱਚ ਜਣੇਪੇ ਅਤੇ ਜੈਨੇਟਿਕ ਸੰਬੰਧੀ ਸੇਵਾਵਾਂ ਅਤੇ ਅਸੀਂ ਇਹਨਾਂ ਖੇਤਰਾਂ ਵਿੱਚ ਬਿਹਤਰ ਸੇਵਾ ਦੇਣ ਲਈ ਪ੍ਰਦਾਤਾਵਾਂ ਨਾਲ ਇਕਰਾਰਨਾਮੇ ਕਰਦੇ ਹਾਂ।

ਸਾਡੇ ਸਾਰੇ MCHBG ਕਾਰਜ ਰਾਜ ਦੀਆਂ ਮੁੱਖ ਤਰਜੀਹਾਂ ਨਾਲ ਸੰਬੰਧਿਤ ਹਨ। ਵਾਸ਼ਿੰਗਟਨ ਨੇ ਪਤਝੜ 2018 ਅਤੇ ਬਸੰਤ 2020 ਦੇ ਵਿਚਕਾਰ ਲੋੜਾਂ ਦਾ ਮੁਲਾਂਕਣ ਕੀਤਾ, ਤਾਂ ਜੋ ਪੰਜ ਸਾਲਾਂ ਦੀ ਮਿਆਦ ਵਿੱਚ MCHBG ਦੇ ਕੰਮ ਲਈ ਜੱਚੇ ਅਤੇ ਬੱਚੇ ਦੀਆਂ ਸਿਹਤ ਸੇਵਾਵਾਂ ਸੰਬੰਧੀ ਤਰਜੀਹੀ ਲੋੜਾਂ ਦੀ ਪਛਾਣ ਕੀਤੀ ਜਾਵੇ ਅਤੇ ਉਦੇਸ਼ਾਂ ਅਤੇ ਰਣਨੀਤੀਆਂ ਤੋਂ ਜਾਣੂ ਹੋਇਆ ਜਾਵੇ।

ਅਸੀਂ ਆਪਣੇ ਕੰਮ ਦੇ ਆਧਾਰ ਵਜੋਂ ਚਾਰ ਮੁੱਖ ਸਿਧਾਂਤਾਂ ਦੀ ਪਛਾਣ ਕੀਤੀ ਹੈ:

- ਸਾਰੇ ਲੋਕਾਂ ਨੂੰ ਪ੍ਰਫੁੱਲਤ ਹੋਣ ਦਾ ਅਤੇ ਸਭ ਤੋਂ ਉੱਚੇ ਪੱਧਰ ਦੀ ਸਿਹਤ ਅਤੇ ਤੰਦਰੁਸਤੀ ਹਾਸਲ ਕਰਨ ਦਾ ਹੱਕ ਹੈ। ਜਨਤਕ ਸਿਹਤ ਦੇ ਪੇਸ਼ੇਵਰਾਂ ਦੀ ਮੁੱਖ ਜ਼ਿੰਮੇਵਾਰੀ ਇਹ ਹੈ ਕਿ ਉਹ ਉਹਨਾਂ ਪ੍ਰਣਾਲੀਆਂ ਵਿੱਚ ਸੁਧਾਰ ਕਰਨ ਜੋ ਪਰਿਵਾਰਾਂ ਅਤੇ ਬੱਚਿਆਂ ਨੂੰ ਵਧੇਰੇ ਸਮਾਨਤਾ ਨਾਲ ਸੇਵਾ ਪ੍ਰਦਾਨ ਕਰਦੀਆਂ ਹਨ। ਅਸੀਂ ਇਸ ਜ਼ਿੰਮੇਵਾਰੀ ਨੂੰ ਸਾਡੇ ਜੱਚੇ ਅਤੇ ਬੱਚੇ ਦੇ ਸਿਹਤ ਕਾਰਜ ਵਿੱਚ ਨਿਭਾਉਂਦੇ ਹਾਂ। ਅਸੀਂ ਆਪਣੇ ਪ੍ਰੋਗਰਾਮਾਂ ਅਤੇ ਨੀਤੀਆਂ ਵਿੱਚ ਨਸਲਵਾਦ ਵਿਰੋਧੀ ਹੋਣ ਲਈ ਵਚਨਬੱਧ ਹਾਂ।
- ਅਸੀਂ ਸਬੂਤ-ਆਧਾਰਿਤ ਅਤੇ ਭਾਈਚਾਰੇ ਵਲੋਂ ਵਿਕਸਿਤ, ਦੇਵੇਂ ਵਚਨਬੱਧ ਅਭਿਆਸਾਂ ਦੀ ਕਦਰ ਕਰਦੇ ਹਾਂ। ਇਹ ਅਭਿਆਸ ਯਕੀਨੀ ਬਣਾਉਂਦੇ ਹਨ ਕਿ ਸਾਡੀਆਂ ਸਿਹਤ ਪ੍ਰਣਾਲੀਆਂ ਹਰ ਕਿਸੇ ਦੀ ਸੇਵਾ ਕਰਨ, ਖਾਸ ਤੌਰ 'ਤੇ ਉਹਨਾਂ ਲੋਕਾਂ ਦੀ ਜਿਹਨਾਂ ਦੀ ਸਾਡਾ ਸਮਾਜ ਕਦਰ ਨਹੀਂ ਕਰਦਾ। ਅਸੀਂ ਉਹਨਾਂ ਤਰੀਕਿਆਂ ਨਾਲ ਕੰਮ ਕਰਦੇ ਹਾਂ ਜਿਸ ਵਿੱਚ ਸੱਭਿਆਚਾਰਕ ਨਿਮਰਤਾ ਅਤੇ ਅਨੁਕੂਲਤਾ ਨੂੰ ਮਹੱਤਵ ਦਿੱਤਾ ਜਾਂਦਾ ਹੈ।
- ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਸਾਡੇ ਸਾਰੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਸਦਮਾ-ਸੂਚਿਤ ਦੇਖਭਾਲ ਦਾ ਨਿਰਮਾਣ ਕੀਤਾ ਜਾਵੇ।

- ਸਾਨੂੰ ਸਾਰੇ ਪ੍ਰੋਗਰਾਮਾਂ 'ਤੇ COVID-19 ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਲੋੜ ਅਨੁਸਾਰ ਵਿਵਸਥਿਤ ਕਰਨਾ ਚਾਹੀਦਾ ਹੈ। ਸਾਨੂੰ ਨਸਲੀ ਅਤੇ ਨਸਲੀ ਸਮਾਨਤਾ ਨਾਲ ਜੁੜੀਆਂ ਸਾਡੀਆਂ ਕਦਰਾਂ-ਕੀਮਤਾਂ ਅਤੇ ਉਦੇਸ਼ਾਂ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਅਜਿਹਾ ਕਰਨਾ ਚਾਹੀਦਾ ਹੈ।

ਮੁੱਖ ਤਰਜੀਹੀ ਲੋੜਾਂ ਜਿਹਨਾਂ ਦੀ ਅਸੀਂ ਮੁਲਾਂਕਣ ਵਿੱਚ ਪਛਾਣ ਕੀਤੀ ਹੈ ਅਤੇ ਜਿਹਨਾਂ 'ਤੇ ਅਸੀਂ ਆਪਣੇ ਕੰਮ ਨੂੰ ਕੇਂਦਰਿਤ ਕੀਤਾ ਹੈ ਉਹ ਹਨ:

- ਪੂਰੇ ਰਾਜ ਵਿੱਚ ਔਰਤਾਂ ਅਤੇ ਬੱਚਿਆਂ ਦੀਆਂ ਲੋੜਾਂ ਨੂੰ ਰਣਨੀਤਕ ਤੌਰ 'ਤੇ ਪਛਾਣਨ ਲਈ, ਯੋਜਨਾ ਬਣਾਉਣ ਲਈ ਅਤੇ ਉਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਸਥਾਨਕ ਜਨਤਕ ਸਿਹਤ ਕਰਮਚਾਰੀਆਂ ਦੀ ਗਿਣਤੀ ਨੂੰ ਵਧਾਉਣਾ।
- ਜੀਵਨ ਕਾਲ ਦੌਰਾਨ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਰੋਗ ਨਿਵਾਰਕ ਦੇਖਭਾਲ, ਸ਼ੁਰੂਆਤੀ ਸਕ੍ਰੀਨਿੰਗ, ਰੈਫਰਲ, ਅਤੇ ਇਲਾਜ ਤੱਕ ਸਮੇਂ ਸਿਰ ਪਹੁੰਚ ਨੂੰ ਸੁਧਾਰਨ ਲਈ ਸਿਹਤ ਪ੍ਰਣਾਲੀਆਂ ਵਿੱਚ ਵਾਧਾ ਕਰਨਾ ਅਤੇ ਇਸ ਨੂੰ ਬਣਾਈ ਰੱਖਣਾ।
- ਗੁਣਵੱਤਾ ਭਰੀ ਸਿਹਤ ਦੇਖਭਾਲ ਅੱਗੇ ਆਉਣ ਵਾਲੀਆਂ ਰੁਕਾਵਟਾਂ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਘਟਾਉਣਾ।
- ਭਾਈਚਾਰਿਆਂ ਦੀ ਸੁਰੱਖਿਆ, ਸਿਹਤ ਅਤੇ ਸਹਿਯੋਗ ਵਿੱਚ ਸੁਧਾਰ ਕਰਨਾ।
- ਵਿਹਾਰਕ ਸਿਹਤ ਅਤੇ ਹੋਰ ਸਹਾਇਤਾ ਸੇਵਾਵਾਂ ਮੁਹੱਈਆ ਕਰਵਾਕੇ ਮਾਨਸਿਕ ਤੰਦਰੁਸਤੀ ਅਤੇ ਮੁੜ ਉੱਭਰਨ ਦੀ ਸ਼ਕਤੀ ਨੂੰ ਉਤਸ਼ਾਹਿਤ ਕਰਨਾ।
- ਸੰਪੂਰਨ ਦੇਖਭਾਲ ਦੀ ਵਰਤੋਂ ਕਰਦੇ ਹੋਏ, ਜੇ ਸਵੈ-ਹਿੱਤਾਂ ਨੂੰ ਬਲ ਬਖਸ਼ਦੀ ਹੈ ਅਤੇ ਸਿਹਤ ਪ੍ਰਣਾਲੀਆਂ ਨਾਲ ਜੁੜੀ ਹੋਈ ਹੈ, ਕਿਸੇਰ ਕੁੜੀਆਂ ਅਤੇ ਬਾਲਗ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਅਨੁਕੂਲ ਬਣਾਉਣਾ।
- ਨਵਜਾਤ ਅਤੇ ਜਣੇਪੇ ਦਰਮਿਆਨ ਸਿਹਤ ਸੰਬੰਧੀ ਨਤੀਜਿਆਂ ਵਿੱਚ ਸੁਧਾਰ ਕਰਨਾ ਅਤੇ ਉਹਨਾਂ ਅਸਮਾਨਤਾਵਾਂ ਨੂੰ ਘਟਾਉਣਾ ਜੋ ਬਾਲ-ਰੋਗ ਅਤੇ ਮੌਤ ਦਾ ਕਾਰਨ ਬਣ ਸਕਦੀਆਂ ਹਨ।
- ਸੰਪੂਰਨ ਦੇਖਭਾਲ ਦੀ ਵਰਤੋਂ ਕਰਦੇ ਹੋਏ, ਬੱਚਿਆਂ ਅਤੇ ਯੁਵਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਅਨੁਕੂਲ ਬਣਾਉਣਾ।
- ਵਿਸ਼ੇਸ਼ ਸਿਹਤ ਦੇਖਭਾਲ ਦੀਆਂ ਲੋੜਾਂ ਵਾਲੇ ਬੱਚਿਆਂ ਅਤੇ ਯੁਵਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਾਹੀਦੀਆਂ ਸੇਵਾਵਾਂ ਅਤੇ ਸਹਾਇਤਾ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਘਟਾਉਣਾ।
- ਜਨਤਕ ਸਿਹਤ ਐਮਰਜੈਂਸੀ ਅਤੇ ਜੱਚੇ ਅਤੇ ਬੱਚੇ ਦੀ ਆਬਾਦੀ 'ਤੇ ਉਹਨਾਂ ਦੇ ਪ੍ਰਭਾਵਾਂ ਨਾਲ ਜੁੜੀਆਂ ਹੋਈਆਂ ਉਭਰਦੀਆਂ ਤਰਜੀਹੀ ਲੋੜਾਂ ਦੀ ਪਛਾਣ ਕਰਨਾ ਅਤੇ ਉਹਨਾਂ ਪ੍ਰਤੀ ਪ੍ਰਤੀਕਿਰਿਆ ਕਰਨਾ।

ਰਾਜ ਦੀਆਂ ਇਹਨਾਂ ਤਰਜੀਹੀ ਲੋੜਾਂ ਨੇ ਸਾਡੀਆਂ ਚੋਣਾਂ ਦਾ ਮਾਰਗਦਰਸ਼ਨ ਕੀਤਾ ਹੈ ਕਿ ਗ੍ਰਾਂਟ ਦੇ ਕਿਹੜੇ ਰਾਸ਼ਟਰੀ ਪ੍ਰਦਰਸ਼ਨ ਮਾਪਦੰਡ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ, ਜੋ ਕਿ ਇਹ ਹਨ:

- ਔਰਤ ਦੀਆਂ ਤੰਦਰੁਸਤੀ ਸੰਬੰਧੀ ਡਾਕਟਰੀ ਮੁਲਾਕਾਤਾਂ
- ਬ੍ਰੈਸਟਫੀਡਿੰਗ
- ਡਿਵੈਲਪਮੈਂਟਲ ਸਕ੍ਰੀਨਿੰਗ
- ਕਿਸੇਰ ਉਮਰ ਦੀ ਤੰਦਰੁਸਤੀ ਸੰਬੰਧੀ ਡਾਕਟਰੀ ਮੁਲਾਕਾਤਾਂ
- ਮੈਡੀਕਲ ਹੋਮ
- ਦੁਕਵਾਂ ਬੀਮਾ

ਅਸੀਂ ਹੇਠਾਂ ਦਿੱਤੇ ਰਾਜ ਪ੍ਰਦਰਸ਼ਨ ਮਾਪਦੰਡਾਂ ਬਾਰੇ ਪ੍ਰਗਤੀ ਨੂੰ ਵੀ ਟਰੈਕ ਕਰ ਰਹੇ ਹਾਂ:

- ਉਹਨਾਂ ਗਰਭਵਤੀ ਔਰਤਾਂ ਦੀ ਪ੍ਰਤੀਸ਼ਤਤਾ ਨੂੰ ਘਟਾਉਣਾ ਜੋ ਆਪਣੀ ਗਰਭ ਅਵਸਥਾ ਦੌਰਾਨ ਗੈਰ-ਕਾਨੂੰਨੀ ਪਦਾਰਥਾਂ ਦੀ ਵਰਤੋਂ ਕਰਦੀਆਂ ਹਨ
- ਉਹਨਾਂ ਗਰਭਵਤੀ ਔਰਤਾਂ ਦੀ ਪ੍ਰਤੀਸ਼ਤਤਾ ਵਧਾਉਣਾ ਜਿਹਨਾਂ ਦੀ ਗਰਭ ਅਵਸਥਾ ਦੌਰਾਨ ਉਹਨਾਂ ਦੇ ਪ੍ਰਦਾਤਾਵਾਂ ਦੁਆਰਾ ਡਿਪਰੈਸ਼ਨ ਦੀ ਜਾਂਚ ਕੀਤੀ ਜਾਂਦੀ ਹੈ
- ਵਾਸ਼ਿੰਗਟਨ ਰਾਜ ਦੇ ਯੂਨੀਵਰਸਲ ਡਿਵੈਲਪਮੈਂਟਲ ਸਕ੍ਰੀਨਿੰਗ ਸਿਸਟਮ ਵਿੱਚ ਘੱਟੋ-ਘੱਟ ਇੱਕ ਦਾਖਲੇ ਦੇ ਨਾਲ ਬੱਚਿਆਂ ਦੀ ਗਿਣਤੀ ਵਧਾਉਣਾ
- ਲੋੜ ਪੈਣ 'ਤੇ ਮਾਨਸਿਕ ਸਿਹਤ ਦੇਖਭਾਲ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਪ੍ਰਤੀਸ਼ਤਤਾ ਨੂੰ ਵਧਾਉਣਾ
- 6ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਵਧਾਉਣਾ ਜੋ ਇਹ ਦੱਸ ਸਕਣ ਕਿ ਉਦਾਸ ਜਾਂ ਨਿਰਾਸ਼ ਮਹਿਸੂਸ ਹੋਣ ਵੇਲੇ ਉਹਨਾਂ ਕੋਲ ਗੱਲ ਕਰਨ ਲਈ ਕੋਈ ਬਾਲਗ ਮੌਜੂਦ ਹੈ
- ਕਿੰਡਰਗਾਰਟਨ ਸ਼ੁਰੂ ਕਰਨ ਵਾਲੇ ਅਜਿਹੇ ਬੱਚਿਆਂ ਦੀ ਪ੍ਰਤੀਸ਼ਤਤਾ ਨੂੰ ਵਧਾਉਣਾ ਜੋ ਆਪਣੀ ਉਮਰ ਦੇ ਬੱਚਿਆਂ ਅਨੁਸਾਰ ਸਮਾਜਿਕ ਅਤੇ ਭਾਵਨਾਤਮਕ ਲੱਛਣਾਂ ਨੂੰ ਦਰਸਾਉਂਦੇ ਹੋਣ
- 10ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਘਟਾਉਣਾ ਜਿਹਨਾਂ ਨੇ ਪਿਛਲੇ 30 ਦਿਨਾਂ ਵਿੱਚ ਸ਼ਰਾਬ ਦਾ ਸੇਵਨ ਕਰਨ ਦੀ ਰਿਪੋਰਟ ਕੀਤੀ ਹੈ

- 10ਵੀਂ ਜਮਾਤ ਅਜਿਹੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਵਧਾਉਣਾ ਜੋ ਇਹ ਦੱਸ ਸਕਣ ਕਿ ਉਦਾਸ ਜਾਂ ਨਿਰਾਸ਼ ਮਹਿਸੂਸ ਹੋਣ ਵੇਲੇ ਉਹਨਾਂ ਕੋਲ ਗੱਲ ਕਰਨ ਲਈ ਕੋਈ ਬਾਲਗ ਮੌਜੂਦ ਹੈ
- ਉਹਨਾਂ ਕਿਸ਼ੋਰਾਂ ਦੀ ਪ੍ਰਤੀਸ਼ਤਤਾ ਵਧਾਉਣਾ ਜੋ ਇਹ ਰਿਪੋਰਟ ਕਰ ਸਕਣ ਕਿ ਉਹਨਾਂ ਕੋਲ ਘੱਟੋ-ਘੱਟ ਇੱਕ ਸਲਾਹਕਾਰ ਹੈ
- ਵਿਸ਼ੇਸ਼ ਲੋੜਾਂ ਵਾਲੇ 10ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਨੂੰ ਘਟਾਉਣਾ ਜੋ ਆਤਮ ਹੱਤਿਆ ਦੇ ਵਿਚਾਰ ਆਉਣ ਬਾਰੇ ਰਿਪੋਰਟ ਕਰਦੇ ਹਨ
- ਅਜਿਹੇ ਬਾਲਗਾਂ ਦੀ ਪ੍ਰਤੀਸ਼ਤਤਾ ਨੂੰ ਘਟਾਉਣਾ ਜਿਹਨਾਂ ਨੂੰ ਲਾਗਤ ਕਾਰਨ ਸਿਹਤ ਦੇਖਭਾਲ ਨਹੀਂ ਮਿਲੀ
- ਇਸ ਸਾਲ ਦੁਬਾਰਾ ਸ਼ੁਰੂ ਹੋਣ ਵਾਲੀ ਲਗਾਤਾਰ ਯੋਜਨਾ ਪ੍ਰਕਿਰਿਆ ਦੇ ਤੌਰ 'ਤੇ ਅਗਲੇ ਪੰਜ-ਸਾਲ ਬੱਚਾ ਅਤੇ ਜੱਚਾ ਸੰਬੰਧੀ ਸਿਹਤ ਲੋੜਾਂ ਦਾ ਮੁਲਾਂਕਣ ਸ਼ੁਰੂ ਕਰਨਾ
- COVID-19 ਟੀਕਾਕਰਨ ਮੁਹਿੰਮ ਦੇ ਯਤਨਾਂ ਦਾ ਸਮਰਥਨ ਕਰਨਾ

ਅਸੀਂ MCHBG ਫੰਡਿੰਗ ਦੀ ਵਰਤੋਂ ਕਿਵੇਂ ਕਰਦੇ ਹਾਂ ਅਤੇ ਕਿਵੇਂ ਇਹ ਪ੍ਰੋਗਰਾਮ ਭਾਈਚਾਰਿਆਂ ਨੂੰ ਪ੍ਰਭਾਵਤ ਕਰਦਾ ਹੈ, ਇਹ ਰਹੀਆਂ ਉਸ ਦੀਆਂ ਕੁਝ ਉਦਾਹਰਣਾਂ:

- ਅਸੀਂ MCHBG ਫੰਡਿੰਗ ਦਾ ਜ਼ਿਆਦਾਤਰ ਹਿੱਸਾ 35 ਸਥਾਨਕ ਸਿਹਤ ਅਧਿਕਾਰ ਖੇਤਰਾਂ ਅਤੇ 1 ਜ਼ਿਲ੍ਹੇ ਦੇ ਸਥਾਨਕ ਹਸਪਤਾਲ ਨੂੰ ਭੇਜਦੇ ਹਾਂ। ਅਸੀਂ ਅਜਿਹਾ ਜਨਤਕ ਸਿਹਤ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਅਤੇ ਪੂਰੇ ਰਾਜ ਵਿੱਚ MCH ਸੇਵਾਵਾਂ ਪ੍ਰਦਾਨ ਕਰਨ ਲਈ ਕਰਦੇ ਹਾਂ। ਬਲਾਕ ਗ੍ਰਾਂਟ ਦੀਆਂ ਲੋੜਾਂ ਵਿੱਚੋਂ ਇੱਕ ਲੋੜ ਦੇ ਅਨੁਸਾਰ ਫੰਡਿੰਗ ਦਾ ਘੱਟੋ-ਘੱਟ 30 ਪ੍ਰਤੀਸ਼ਤ ਹਿੱਸਾ CYSHCN ਦੀ ਰੋਕਥਾਮ, ਮੁੱਢਲੀ ਦੇਖਭਾਲ, ਅਤੇ ਪਰਿਵਾਰਕ ਸਹਾਇਤਾ ਸੇਵਾਵਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਕਾਰਨ ਕਰਕੇ, ਅਸੀਂ ਹਰੇਕ ਸਥਾਨਕ ਸਿਹਤ ਅਧਿਕਾਰ ਖੇਤਰਾਂ ਨੂੰ ਆਪਣੀ ਸਾਲਾਨਾ ਕਾਰਜ ਯੋਜਨਾ ਵਿੱਚ ਇਸ ਕਾਰਜ ਨੂੰ ਸ਼ਾਮਲ ਕਰਨ ਲਈ ਆਖਦੇ ਹਾਂ। ਸਥਾਨਕ ਸਿਹਤ ਅਧਿਕਾਰ ਖੇਤਰ ਆਪਣੀ ਬਾਕੀ ਫੰਡਿੰਗ ਅਜਿਹੇ ਵਿਕਲਪਾਂ ਲਈ ਵਰਤ ਸਕਦੇ ਹਨ ਜੋ ਸਾਡੀ ਗ੍ਰਾਂਟ ਦੀ ਅਰਜ਼ੀ ਸ਼ਾਮਲ ਰਾਜ ਦੀਆਂ ਤਰਜੀਹਾਂ ਦਾ ਸਮਰਥਨ ਕਰਦੇ ਹਨ, ਅਤੇ ਜੋ ਜੱਚੇ ਅਤੇ ਬੱਚੇ ਦੀ ਬੁਨਿਆਦੀ ਸਿਹਤ ਸੇਵਾਵਾਂ ਨਾਲ ਸੰਬੰਧਿਤ ਹਨ।
- DOH ਵੱਖ-ਵੱਖ ਤਰੀਕਿਆਂ ਨਾਲ ਸਥਾਨਕ ਸਿਹਤ ਅਧਿਕਾਰ ਖੇਤਰਾਂ ਦੇ MCH ਪ੍ਰੋਗਰਾਮਾਂ ਨਾਲ ਸੰਪਰਕ ਅਤੇ ਸਮਰਥਨ ਬਣਾਈ ਰੱਖਦਾ ਹੈ, ਜਿਸ ਵਿੱਚ 2 ਸਟਾਫ਼ ਸਲਾਹਕਾਰ ਸ਼ਾਮਲ ਹੁੰਦੇ ਹਨ ਜਿਹਨਾਂ ਦਾ ਮੁੱਖ ਟੀਚਾ ਸਥਾਨਕ ਸਿਹਤ ਅਧਿਕਾਰ ਖੇਤਰ ਨਾਲ ਤਾਲਮੇਲ ਬਿਠਾਉਣਾ ਹੁੰਦਾ ਹੈ। ਉਹ DOH ਦੇ ਵਿਸ਼ੇ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ ਅਤੇ ਹਫ਼ਤੇ ਵਿੱਚ ਦੋ ਵਾਰ MCH ਦੇ ਕੰਮ ਲਈ ਸੰਬੰਧਿਤ ਜਾਣਕਾਰੀ ਅਤੇ ਸਰੋਤਾਂ ਵਾਲੀਆਂ ਈਮੇਲਾਂ ਵੀ ਭੇਜਦੇ ਹਨ। ਉਹ MCH ਵਿਸ਼ਿਆਂ, ਅਤੇ ਰਿਪੋਰਟਿੰਗ ਦੀਆਂ ਲੋੜਾਂ 'ਤੇ ਕਾਨਫਰੰਸ ਕਾਲਾਂ ਅਤੇ ਮੀਟਿੰਗਾਂ ਦੀ ਮੇਜ਼ਬਾਨੀ ਵੀ ਕਰਦੇ ਹਨ। ਭਾਈਚਾਰੇ ਦੇ ਇਹ ਸਲਾਹਕਾਰ ਪੂਰੇ ਰਾਜ ਵਿੱਚ MCH ਦੀਆਂ ਸੇਵਾਵਾਂ ਅਤੇ ਕਮੀਆਂ ਨੂੰ ਸਮਝਦੇ ਹਨ, ਜਿਸ ਨਾਲ ਸਾਨੂੰ ਸਥਾਨਕ ਲੋੜਾਂ ਬਾਰੇ ਜਾਣਨ ਵਿੱਚ ਮਦਦ ਮਿਲਦੀ ਹੈ।
- ਸਥਾਨਕ ਸਿਹਤ ਅਧਿਕਾਰ ਖੇਤਰਾਂ ਨੂੰ CYSHCN ਲਈ ਆਪਣੀ ਸੇਵਾ ਮੁਹੱਈਆ ਕਰਨ ਦੇ ਤਰੀਕੇ ਨੂੰ ਬਦਲਣਾ ਪਿਆ ਹੈ, ਕਿਉਂਕਿ ਜਨਤਕ ਸਿਹਤ ਨਰਸਿੰਗ ਲਈ ਕੁੱਲ ਪ੍ਰੋਗਰਾਮ ਫੰਡਿੰਗ, ਕਾਰੋਬਾਰ ਦੀਆਂ ਵਧਦੀਆਂ ਲਾਗਤਾਂ ਨੂੰ ਪੂਰਾ ਨਹੀਂ ਕਰ ਸਕੀ। ਅਤੀਤ ਵਿੱਚ, ਜ਼ਿਆਦਾਤਰ ਸਥਾਨਕ ਸਿਹਤ ਅਧਿਕਾਰ ਖੇਤਰਾਂ ਨੇ ਆਪਣੇ CYSHCN ਕੰਮ ਨੂੰ ਨਰਸਿੰਗ ਕੇਸ ਪ੍ਰਬੰਧਨ 'ਤੇ ਕੇਂਦਰਿਤ ਕੀਤਾ ਹੈ। ਅਜਿਹੇ ਲੋਕ ਘੱਟ ਹੀ ਹਨ ਜੋ ਨਰਸਿੰਗ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਜਾਂ ਉਹਨਾਂ ਨੂੰ ਬਦਲਣ ਲਈ ਚੰਗੀ ਤਨਖਾਹ ਪ੍ਰਦਾਨ ਕਰ ਸਕਦੇ ਹਨ। ਟਿਕਾਊ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਬਣਾਈ ਰੱਖਣ ਲਈ ਉਹਨਾਂ ਨੂੰ ਸਕੂਲਾਂ, ਭਾਈਚਾਰਕ ਸੰਸਥਾਵਾਂ, ਵਿਸ਼ਵਾਸ-ਆਧਾਰਿਤ ਸੰਸਥਾਵਾਂ ਅਤੇ ਹੋਰਾਂ ਨਾਲ ਭਾਈਵਾਲੀ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ। ਦਾਇਰੇ ਵਿੱਚ ਇਸ ਪਰਿਵਰਤਨ ਦਾ ਇਹ ਫਾਇਦਾ ਹੈ ਕਿ ਬਹੁਤ ਸਾਰੇ ਸਥਾਨਕ ਸਿਹਤ ਅਧਿਕਾਰ ਖੇਤਰ, CYSHCN ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨੀਤੀ ਅਤੇ ਪ੍ਰਣਾਲੀਆਂ ਸੰਬੰਧੀ ਹੱਲਾਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਸਾਡੇ MCHBG ਫੰਡਿੰਗ ਵਿਤਰਣ ਮਾਡਲ ਅਤੇ ਲੋੜਾਂ ਨੂੰ ਦੇਖਣ ਲਈ DOH ਅਗਲੇ ਸਾਲ ਦੌਰਾਨ ਸਥਾਨਕ ਸਿਹਤ ਅਧਿਕਾਰ ਖੇਤਰਾਂ ਨਾਲ ਗੱਲ ਕਰੇਗਾ। ਅਸੀਂ ਸਾਡੀ ਮੌਜੂਦਾ ਲੋੜ ਦੀ ਸਮੀਖਿਆ ਕਰਾਂਗੇ ਕਿ ਸਾਰੇ ਸਥਾਨਕ ਸਿਹਤ ਅਧਿਕਾਰ ਖੇਤਰਾਂ ਨੂੰ CYSHCN ਦੀ ਸੇਵਾ ਕਰਨ ਲਈ ਕੁਝ ਕੰਮ ਕਰਨ ਅਤੇ ਕੁਸ਼ਲਤਾਵਾਂ ਦਾ ਲਾਭ ਉਠਾਉਣ ਅਤੇ ਰਾਜ ਵਿਆਪੀ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੇ ਤਰੀਕਿਆਂ ਦੀ ਪਛਾਣ ਕਰਨ। ਅਸੀਂ 2020 ਲਈ ਇਸ ਕਾਰਵਾਈ ਦੀ ਯੋਜਨਾ ਬਣਾਈ ਸੀ ਪਰ ਜ਼ਰੂਰੀ COVID-19 ਤਰਜੀਹਾਂ ਕਾਰਨ ਇਸ ਵਿੱਚ ਦੇਰੀ ਹੋ ਗਈ ਸੀ।
- DOH, ਪ੍ਰਦਾਤਾਵਾਂ ਨੂੰ CYSHCN ਸੰਚਾਰ ਨੈੱਟਵਰਕ ਮੀਟਿੰਗਾਂ ਅਤੇ ਹੋਰ ਸਿਖਲਾਈਆਂ ਰਾਹੀਂ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। MCHBG, University of Washington Center for Human Development and Disability (ਸੈਂਟਰ ਫਾਰ ਹਿਊਮਨ ਡਿਵੈਲਪਮੈਂਟ ਐਂਡ ਡਿਸਬਿਲਟੀ) ਦੇ Medical Homes Partnership Project and Nutrition Network (ਮੈਡੀਕਲ ਹੋਮਜ਼ ਪਾਰਟਨਰਸ਼ਿਪ ਪ੍ਰੋਜੈਕਟ ਅਤੇ ਨਿਊਟ੍ਰੀਸ਼ਨ) ਨੈੱਟਵਰਕ ਨਾਲ ਸਮਝੌਤਾ ਕਰਦਾ ਹੈ। MCHBG, Washington State Leadership Initiative (WSLI, ਵਾਸ਼ਿੰਗਟਨ ਸਟੇਟ ਲੀਡਰਸ਼ਿਪ ਇਨੀਸ਼ੀਏਟਿਵ) ਰਾਹੀਂ

ਪਰਿਵਾਰਕ ਜਿੰਮੇਵਾਰੀਆਂ ਅਤੇ ਅਗਵਾਈ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ, ਅਤੇ ਪਰਿਵਾਰ ਸੰਚਾਲਿਤ ਅਤੇ ਪਰਿਵਾਰ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨਾਲ ਸਮਝੌਤਾ ਕਰਦਾ ਹੈ। MCHBG, CYSHCN ਲਈ ਦੇਖਭਾਲ ਅਤੇ ਤਾਲਮੇਲ ਦੀ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਰਾਜ ਪੱਧਰ 'ਤੇ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਰਾਜ ਦੀਆਂ ਹੋਰ ਏਜੰਸੀਆਂ ਅਤੇ ਪ੍ਰਦਾਤਾਵਾਂ ਨਾਲ ਮਿਲਕੇ ਕੰਮ ਕਰਦਾ ਹੈ। ਇਸ ਵਿੱਚ ਨਿਊਰੋਡਿਵੈਲਪਮੈਂਟਲ (ਦਿਮਾਗੀ-ਵਿਕਾਸ) ਸੈਂਟਰਾਂ ਅਤੇ ਮੈਕਸੀਲੋਫੇਸੀਅਲ (ਚਿਹਿਚਿਹਰੇ ਦੀ ਸਰਜਰੀ) ਸਮੀਖਿਆ ਬੋਰਡਾਂ ਦੇ ਇੱਕ ਨੈੱਟਵਰਕ ਦਾ ਸਮਰਥਨ ਕਰਨ ਲਈ ਰਾਜ ਫੰਡਿੰਗ ਦੀ ਵਰਤੋਂ ਸ਼ਾਮਲ ਹੈ। MCHBG ਸਾਡੀ ਰਾਜ Medicaid ਏਜੰਸੀ, HCA ਨਾਲ ਇੱਕ ਅੰਤਰ-ਏਜੰਸੀ ਇਕਰਾਰਨਾਮੇ ਦੇ ਰਾਹੀਂ CYSHCN ਲਈ Medicaid ਸੇਵਾਵਾਂ ਲਈ ਸਿੱਖਿਆ ਅਤੇ ਉਹਨਾਂ ਤੱਕ ਪਹੁੰਚ ਦਾ ਵੀ ਸਮਰਥਨ ਕਰ ਰਿਹਾ ਹੈ।

- ਵਾਸ਼ਿੰਗਟਨ, ਰਾਜ ਅਤੇ ਫੈਡਰਲ ਫੰਡਿੰਗ ਦੇ ਮਿਸ਼ਰਣ ਦੀ ਵਰਤੋਂ ਨਾਲ ਜੱਚੇ ਦੀ ਮੌਤ ਨੂੰ ਰੋਕਣ ਲਈ ਵੀ ਕੰਮ ਕਰਦਾ ਹੈ। ਰਾਜ, ਜੱਚੇ ਦੀਆਂ ਮੌਤਾਂ ਦੇ ਸਾਰੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਇੱਕ ਰਾਜ ਪੱਧਰੀ Maternal Mortality Review Panel (ਜੱਚਾ ਮੌਤ ਦਰ ਸਮੀਖਿਆ ਪੈਨਲ) ਦਾ ਆਯੋਜਨ ਕਰਦਾ ਹੈ। ਇਹ ਪੈਨਲ ਜਿੰਮੇਵਾਰ ਕਾਰਕਾਂ ਨੂੰ ਨਿਰਧਾਰਤ ਕਰਦਾ ਹੈ ਅਤੇ ਮੌਤਾਂ ਨੂੰ ਰੋਕਣ ਲਈ ਸੁਝਾਅ ਵਿਕਸਿਤ ਕਰਦਾ ਹੈ। ਉਹਨਾਂ ਦੀ ਸਮੀਖਿਆ ਅਜਿਹੀਆਂ ਕਈ ਨਸਲੀ ਅਤੇ ਸਮਾਜਿਕ-ਆਰਥਿਕ ਅਸਮਾਨਤਾਵਾਂ ਨੂੰ ਉਜਾਗਰ ਕਰਦੀ ਹੈ ਜਿਹਨਾਂ ਕਾਰਨ ਇਹਨਾਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਅਸੀਂ ਇਸ ਜਾਣਕਾਰੀ ਦੀ ਵਰਤੋਂ ਆਪਣੇ ਭਵਿੱਖ ਦੇ ਕੰਮਾਂ ਅਤੇ ਤਰਜੀਹਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਰ ਰਹੇ ਹਾਂ।
- ਸਾਡੀ ਜਣੇਪੇ ਸੰਬੰਧੀ ਸਿਹਤ ਯੂਨਿਟ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਬਹੁਤ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ, ਕਿਉਂਕਿ ਇਸ ਨਾਲ ਵਿਸ਼ੇਸ਼ ਤੌਰ 'ਤੇ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚੇ ਪ੍ਰਭਾਵਿਤ ਹੁੰਦੇ ਹਨ। ਰਾਜ ਦੇ [Washington State Opioid and Overdose Response Plan](#) (ਵਾਸ਼ਿੰਗਟਨ ਰਾਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਓਵਰਡੋਜ਼ ਰਿਸਪਾਂਸ ਪਲਾਨ) (ਅੰਗਰੇਜ਼ੀ ਵਿੱਚ) ਅਤੇ ਸੰਬੰਧਿਤ ਸੇਵਾਵਾਂ 'ਤੇ ਸਾਡਾ ਕੰਮ, ਅਤੇ Promoting Healthy Outcomes for Pregnant Women and Infants bill (ਗਰਭਵਤੀ ਔਰਤਾਂ ਅਤੇ ਨਵਜਾਤਾਂ ਲਈ ਸਿਹਤਮੰਦ ਨਤੀਜਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਬਿੱਲ) ([Substitute Senate Bill](#) (ਸਬਸਟੀਟਿਊਟ ਸੈਨੇਟ ਬਿੱਲ) [5835](#) ਅੰਗਰੇਜ਼ੀ ਵਿੱਚ) ਵਿੱਚ ਨੀਓਨੇਟਲ ਐਬਸਟੀਨੈਂਸ ਸਿੰਡਰੋਮ ਭ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਹੋਰ ਪ੍ਰਭਾਵਾਂ ਨੂੰ ਰੋਕਣ ਲਈ ਰਣਨੀਤੀਆਂ ਵਿਕਸਿਤ ਕਰਨਾ ਅਤੇ ਵਿਡਰਾਵਲ ਦੇ ਲੱਛਣਾਂ ਦੇ ਨਾਲ ਪੈਦਾ ਹੋਏ ਬੱਚਿਆਂ ਲਈ ਦੇਖਭਾਲ ਦਾ ਮਿਆਰੀਕਰਨ ਕਰਨਾ ਸ਼ਾਮਲ ਹੈ। ਇਸ ਵਰਕਗਰੁੱਪ ਨੇ ਗਰਭਵਤੀ ਅਤੇ ਜਣੇਪੇ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਲਈ COVID-19 ਸੰਬੰਧੀ ਹਿਦਾਇਤਾਂ ਨੂੰ ਵੀ ਵਿਕਸਿਤ ਕੀਤਾ ਹੈ।
- ਬੱਚੇ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਸਾਡੇ ਕੰਮ ਦਾ ਇੱਕ ਮਹੱਤਵਪੂਰਨ ਖੇਤਰ ਡਿਵੈਲਪਮੈਂਟਲ ਸਕ੍ਰੀਨਿੰਗ ਦੀ ਮਹੱਤਤਾ ਅਤੇ ਉਪਲਬਧਤਾ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਸ਼ੁਰੂਆਤੀ ਫਾਲੋ-ਅੱਪ ਅਤੇ ਜੇ ਲੋੜ ਪਵੇ ਤਾਂ ਇੰਟਰਵੈਨਸ਼ਨ ਸੇਵਾਵਾਂ ਲਈ ਰੈਫਰਲ ਸ਼ਾਮਲ ਹੈ। ਅਸੀਂ ਬੱਚੇ ਦੀ ਚੰਗੀ ਸਿਹਤ ਸੰਬੰਧੀ ਮੁਲਾਕਾਤਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਘਟਾਉਣ, ਡਿਵੈਲਪਮੈਂਟਲ ਸਕ੍ਰੀਨਿੰਗ ਦੀਆਂ ਦਰਾਂ ਨੂੰ ਵਧਾਉਣ ਅਤੇ ਟਰੈਕ ਕਰਨ, ਸੇਵਾਵਾਂ ਨਾਲ ਕਨੈਕਸ਼ਨ ਵਧਾਉਣ, ਅਤੇ ਪ੍ਰਦਾਤਾ ਦੇ ਬਿਲਿੰਗ ਅਭਿਆਸਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਾਂ। ਵਿਧਾਨ ਸਭਾ ਰਾਹੀਂ ਫੰਡ ਪ੍ਰਾਪਤ ਕਰਨ ਤੋਂ ਬਾਅਦ, ਅਸੀਂ ਇੱਕ ਨਵੀਂ ਯੂਨੀਵਰਸਲ ਡਿਵੈਲਪਮੈਂਟਲ ਸਕ੍ਰੀਨਿੰਗ ਪ੍ਰਣਾਲੀ ਬਣਾਉਣ ਲਈ ਕੰਮ ਕਰ ਰਹੇ ਹਾਂ। ਇਹ ਪ੍ਰਣਾਲੀ ਪ੍ਰਦਾਤਾਵਾਂ ਅਤੇ ਮਾਪਿਆਂ ਲਈ ਉਪਲਬਧ ਹੋਵੇਗੀ, ਤਾਂ ਜੋ ਉਹ ਸਕ੍ਰੀਨਿੰਗ ਦਰਾਂ ਨੂੰ ਟਰੈਕ ਕਰ ਸਕਣ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕੇ ਕਿ ਰਾਜ ਦੇ ਸਾਰੇ ਬੱਚਿਆਂ ਨੂੰ ਡਿਵੈਲਪਮੈਂਟਲ ਦੇਰੀ ਲਈ ਸਕ੍ਰੀਨਿੰਗ ਪ੍ਰਾਪਤ ਹੋ ਸਕੇ।
- ਕਿਸ਼ੋਰਾਂ ਦੀ ਸਿਹਤ ਵਿੱਚ ਸੁਧਾਰ ਕਰਨ ਲਈ, DOH, School-based health centers (SBHCs, ਸਕੂਲ-ਅਧਾਰਤ ਸਿਹਤ ਕੇਂਦਰਾਂ) ਨਾਲ ਕੰਮ ਕਰਦਾ ਹੈ। ਯੁਵਕਾਂ ਨੂੰ, ਵਿਸ਼ੇਸ਼ ਤੌਰ 'ਤੇ ਅਸਮਾਨ ਸਿਹਤ ਅਤੇ ਸਮਾਜਿਕ ਨਤੀਜਿਆਂ ਵਾਲੀ ਆਬਾਦੀ ਦੇ ਹਿੱਸੇ ਵਿੱਚ ਕਈ ਕਾਰਕਾਂ ਕਰਕੇ ਮੈਡੀਕਲ ਦੇਖਭਾਲ ਪ੍ਰਣਾਲੀ ਤੱਕ ਪਹੁੰਚ ਕਰਨ ਵਿੱਚ ਮੁਸ਼ਕਲ ਪੇਸ਼ ਆ ਸਕਦੀ ਹੈ। ਕਾਰਕਾਂ ਵਿੱਚ ਆਵਾਜਾਈ ਸਾਧਨਾਂ ਦੀ ਘਾਟ, ਸਮਾਜਿਕ ਇਕਾਤਵਾਸ, ਗੁੰਝਲਦਾਰ ਜੀਵਨ ਸਥਿਤੀਆਂ, ਜਾਂ ਲੁਕਵੇਂ ਨਸਲੀ ਪੱਖਪਾਤ ਸ਼ਾਮਲ ਹੋ ਸਕਦੇ ਹਨ। ਇਹ ਯੁਵਕ ਸਕੂਲ ਵਿੱਚ ਸਿਹਤ ਦੇਖਭਾਲ ਤੱਕ ਪਹੁੰਚ ਵਧੇਰੇ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ, ਜਿੱਥੇ ਉਹ ਪੜ੍ਹਾਈ ਕਰਦੇ ਹਨ ਅਤੇ ਵਧੇਰੇ ਆਰਾਮਦਾਇਕ ਵੀ ਮਹਿਸੂਸ ਕਰਦੇ ਹਨ। ਇਸ ਗੱਲ ਦਾ ਪੱਕਾ ਸਬੂਤ ਹੈ ਕਿ SBHC ਤੱਕ ਪਹੁੰਚ ਅਤੇ ਚੰਗੀ-ਕਿਸ਼ੋਰ ਸਿਹਤ ਸੰਬੰਧੀ ਸਮੇਂ-ਸਮੇਂ 'ਤੇ ਡਾਕਟਰੀ ਮੁਲਾਕਾਤਾਂ ਨਾਲ ਸਕੂਲ ਵਿੱਚ ਗੈਰਹਾਜ਼ਰੀ, ਸਕੂਲ ਛੱਡਣ ਦੀ ਦਰ, ਪੁਰਾਣੀ ਬਿਮਾਰੀ, ਨਸ਼ੇ ਦੀ ਵਰਤੋਂ, ਜਿਨਸੀ ਤੌਰ ਫੈਲਣ ਵਾਲੀਆਂ ਬਿਮਾਰੀਆਂ ਦੀ ਦਰ, ਅਤੇ ਗਰਭ ਅਵਸਥਾ ਦੀਆਂ ਦਰਾਂ ਵਿੱਚ ਕਮੀ ਆਉਂਦੀ ਹੈ। ਇਸ ਨਾਲ ਗੈਜੂਏਸ਼ਨ ਦੀਆਂ ਦਰਾਂ ਵਿੱਚ ਵਾਧਾ ਤਾਂ ਹੋਇਆ ਹੀ ਹੈ ਅਤੇ ਡਾਇਬੀਟੀਜ਼, ਦਮਾ ਅਤੇ ਮਾਨਸਿਕ ਬਿਮਾਰੀ ਦੇ ਪ੍ਰਬੰਧਨ ਵਿੱਚ ਵੀ ਸੁਧਾਰ ਹੋਏ ਹਨ।
- ਸਕੂਲ-ਅਧਾਰਤ ਸਿਹਤ ਕੇਂਦਰਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਢੁਕਵੀਂ ਅਦਾਇਗੀ ਪ੍ਰਾਪਤ ਕਰਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਹਨਾਂ ਸੇਵਾਵਾਂ ਨੂੰ ਬਰਕਰਾਰ ਰੱਖਣ ਵਿੱਚ ਦਿੱਤਾ ਪੇਸ਼ ਆਉਂਦੀ ਹੈ। COVID-19 ਮਹਾਂਮਾਰੀ ਦੌਰਾਨ ਰਿਮੋਟ ਲਰਨਿੰਗ ਨੇ SBHCs ਲਈ ਵਾਧੂ ਚੁਣੌਤੀਆਂ ਪੈਦਾ ਕੀਤੀਆਂ ਹਨ। ਅਸੀਂ ਬਿਲਿੰਗ ਅਤੇ ਅਦਾਇਗੀ ਸੰਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ SBHC, ਹੈਲਥ

ਕੇਅਰ ਅਥਾਰਟੀ, ਅਤੇ ਹੋਰਾਂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਵਾਸ਼ਿੰਗਟਨ ਦੇ ਬਹੁਤ ਸਾਰੇ ਕਿਸ਼ੋਰ ਅਤੇ ਨੌਜਵਾਨ ਬਾਲਗ Medicaid ਲਈ ਯੋਗ ਹਨ ਪਰ ਅਜੇ ਤੱਕ ਦਾਖਲ ਨਹੀਂ ਹੋਏ ਹਨ। ਅਸੀਂ ਸਿਹਤ ਦੇਖਭਾਲ ਸੇਵਾਵਾਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਨੂੰ ਵਧਾਉਣ ਵਿੱਚ ਮਦਦ ਵਾਸਤੇ ਦਾਖਲੇ ਵਧਾਉਣ ਲਈ ਰਣਨੀਤੀਆਂ ਵਿਕਸਿਤ ਕਰ ਰਹੇ ਹਾਂ।

2021 ਵਿੱਚ [Substitute House Bill \(ਸਬਸਟੀਟਿਊਟ ਹਾਊਸ ਬਿੱਲ\) 1225: Concerning School Based Health Centers \(ਸਕੂਲ ਅਧਾਰਤ ਸਿਹਤ ਕੇਂਦਰਾਂ ਦੇ ਸਬੰਧ ਵਿੱਚ\)](#), ਦੇ ਪਾਸ ਹੋਣ ਦੀ ਬਦੌਲਤ, ਅਸੀਂ ਨਵਾਂ ਕੰਮ ਸ਼ੁਰੂ ਕਰਨ ਲੱਗੇ ਹਾਂ (ਅੰਗਰੇਜ਼ੀ ਵਿੱਚ)। ਇਹ ਬਿੱਲ ਇਤਿਹਾਸਿਕ ਤੌਰ 'ਤੇ ਵਿਦੂਰ ਤਬਕਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਲਈ ਸੇਵਾਵਾਂ ਦੀ ਉਪਲਬਧਤਾ ਦਾ ਵਿਸਤਾਰ ਕਰਨ ਅਤੇ ਉਹਨਾਂ ਨੂੰ ਬਰਕਰਾਰ ਰੱਖਣ ਲਈ DOH ਨੂੰ ਇੱਕ SBHC ਪ੍ਰੋਗਰਾਮ ਦਫ਼ਤਰ ਸਥਾਪਤ ਕਰਨ ਦਾ ਨਿਰਦੇਸ਼ ਦਿੰਦਾ ਹੈ। ਇਹ ਇੱਕ ਹੋਰ ਉਦਾਹਰਣ ਹੈ ਜੋ ਦੱਸਦੀ ਹੈ ਕਿ ਅਸੀਂ ਤਰਜੀਹੀ ਲੋੜਾਂ ਨੂੰ ਪੂਰਾ ਕਰਨ ਲਈ ਕਈ ਸਰੋਤਾਂ ਤੋਂ ਮਿਲੀ ਫੰਡਿੰਗ ਦੀ ਵਰਤੋਂ ਕਿਵੇਂ ਕਰਦੇ ਹਾਂ।

ਅਸੀਂ COVID-19 ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀਆਂ ਤਰਜੀਹਾਂ ਅਤੇ ਕੰਮ ਦੀਆਂ ਗਤਿਵਿਧੀਆਂ ਨੂੰ ਵਿਵਸਥਿਤ ਕੀਤਾ ਹੈ। ਅਸੀਂ ਉਹਨਾਂ ਲੋਕਾਂ ਨੂੰ ਸਪਲਾਈ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ ਜਿਹਨਾਂ ਨੂੰ ਇਕਾਤਵਾਸ ਜਾਂ ਕੁਆਰੰਟੀਨ ਵਿੱਚ ਰਹਿਣ ਦੀ ਲੋੜ ਹੁੰਦੀ ਹੈ। ਅਸੀਂ ਪੂਰੇ ਰਾਜ ਵਿੱਚ ਵੈਕਸੀਨ ਦਾ ਟੀਕਾ ਉਪਲਬਧ ਕਰਵਾਉਣ ਵਿੱਚ ਮਦਦ ਕੀਤੀ ਹੈ। ਅਸੀਂ ਵਾਇਰਸ ਦੇ ਪ੍ਰਭਾਵਾਂ ਅਤੇ ਲੋਕਾਂ ਦੀ ਸੁਰੱਖਿਆ ਕਰਨ ਤਰੀਕੇ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਡੇਟਾ ਇਕੱਠਾ ਕਰਨ ਅਤੇ ਉਸਦੇ ਵਿਸ਼ਲੇਸ਼ਣ ਦਾ ਵੀ ਸਮਰਥਨ ਕੀਤਾ ਹੈ।

ਵੱਖ-ਵੱਖ ਰਾਜ ਅਤੇ ਫੈਡਰਲ ਫੰਡਿੰਗ ਸਰੋਤ ਸਾਡੇ ਸਮੁੱਚੇ MCH ਪ੍ਰੋਗਰਾਮ ਦਾ ਸਮਰਥਨ ਕਰਦੇ ਹਨ। ਅਸੀਂ MCHBG ਫੰਡਾਂ ਦੇ ਇੱਕ ਹਿੱਸੇ ਦੀ ਵਰਤੋਂ ਉਹਨਾਂ ਪ੍ਰੋਗਰਾਮ ਪ੍ਰਬੰਧਕਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਨ ਲਈ ਕਰਦੇ ਹਾਂ ਜੋ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਸੁਧਾਰ ਕਰਨ ਲਈ ਰਣਨੀਤਕ ਕੰਮ ਦੀ ਯੋਜਨਾ ਬਣਾਉਂਦੇ ਹਨ ਅਤੇ ਉਸ ਦੀ ਨਿਗਰਾਨੀ ਕਰਦੇ ਹਨ। ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਹਨ ਕਿ ਉਹਨਾਂ ਔਰਤਾਂ ਅਤੇ ਬੱਚਿਆਂ ਨੂੰ ਉਹ ਸਾਰੇ ਸਿਹਤ ਲਾਭ ਪ੍ਰਾਪਤ ਹੋ ਸਕਣ ਜਿਹਨਾਂ ਦੇ ਉਹ ਹੱਕਦਾਰ ਹੁੰਦੇ ਹਨ, ਜਿਸ ਵਿੱਚ ਰੋਕਥਾਮ ਵਾਲੀਆਂ ਸਿਹਤ ਸੇਵਾਵਾਂ ਅਤੇ ਸਕ੍ਰੀਨਿੰਗ ਸ਼ਾਮਲ ਹੁੰਦੀ ਹੈ। ਉਹ ਮੈਡੀਕਲ ਹੋਮ ਦੇ ਅੰਦਰ ਤਾਲਮੇਲ ਵਾਲੀ ਦੇਖਭਾਲ ਦੀ ਮਹੱਤਤਾ ਨੂੰ ਵੀ ਉਤਸ਼ਾਹਿਤ ਕਰਦੇ ਹਨ, ਅਤੇ ਬੀਮਾ ਕਵਰੇਜ ਦੇ ਢੁਕਵੇਂਪਣ ਸੰਬੰਧੀ ਮੁੱਦਿਆਂ ਨੂੰ ਵੀ ਹੱਲ ਕਰਦੇ ਹਨ।

ਜੱਚਾ, ਬੱਚਾ ਅਤੇ ਕਿਸ਼ੋਰਾਂ ਦੀ ਬਿਮਾਰੀਆਂ ਤੋਂ ਰੋਕਥਾਮ ਅਤੇ ਤੰਦਰੁਸਤੀ ਲਈ ਸਾਡਾ ਨਿਵੇਸ਼, Governor's Office of Equity (ਗਵਰਨਰਜ਼ ਆਫਿਸ ਆਫ ਇਕੁਇਟੀ) ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰਦੇ ਹਨ ਕਿ ਜੋ ਇਹ ਹੈ: "ਅਗਲੀਆਂ ਸੱਤ ਪੀੜ੍ਹੀਆਂ ਅਤੇ ਉਸ ਤੋਂ ਵੀ ਅੱਗੇ ਲਈ ਵਾਸ਼ਿੰਗਟਨ ਵਿੱਚ ਹਰ ਵਿਅਕਤੀ ਕੋਲ ਉਹਨਾਂ ਮੌਕਿਆਂ, ਤਾਕਤ ਅਤੇ ਸਰੋਤਾਂ ਤੱਕ ਪੂਰੀ ਪਹੁੰਚ ਹੈ, ਜਿਸਦੀ ਉਹਨਾਂ ਨੂੰ ਵੱਧਣ-ਫੁੱਲਣ ਅਤੇ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਲੋੜ ਹੁੰਦੀ ਹੈ ਅਤੇ ਹਰ ਵਿਅਕਤੀ ਬਰਾਬਰ ਹੈ ਅਤੇ ਸਾਰਿਆਂ ਲਈ ਨਿਆਂ ਉਪਲਬਧ ਹੈ।"